

ਤਰੰਤ ਰਿਲੀਜ਼ ਲਈ

## ਨਵੀਆਂ ਰੈਂਕਿੰਗਸ ਨੇ ਬ੍ਰੈਂਪਟਨ ਨੂੰ ਗਲੋਬਲ ਲੀਡਰ ਅਤੇ ਮੁੱਖ ਨਿਵੇਸ਼ ਸਥਾਨ ਦੇ ਰੂਪ ਵਿੱਚ ਲਿਆਂਦਾ

ਬ੍ਰੈਂਪਟਨ, ਓਨਟੈਰੀਓ (13 ਜੂਨ, 2019) – ਕੱਲ ਕੀਤੀ ਗਈ ਘੋਸ਼ਣਾ ਵਿੱਚ ਬ੍ਰੈਂਪਟਨ ਨੂੰ ਟੋਪ 10 ਮਿਡ-ਸਾਈਜ਼ਡ ਅਮੈਰਿਕਨ ਸਿਟੀ ਆਫ ਫਿਊਚਰ 2019/20 (Top 10 Mid-Sized American City of the Future 2019/20) ਦੇ ਤੌਰ ਤੇ ਮਾਨਤਾ ਮਿਲੀ ਹੈ, ਇਹ ਮਾਨਤਾ ਐਫ.ਡੀ.ਆਈ. ਇੰਟੈਲੀਜੈਂਸ (fDi Intelligence) ਵੱਲੋਂ ਦਿੱਤੀ ਗਈ ਹੈ, ਜੋ ਕਿ ਫਾਈਨੈਂਸ਼ਿਅਲ ਟਾਈਮਸ (ਯੂ.ਕੇ.) (Financial Times) (UK) ਦੀ ਇੱਕ ਡਿਵੀਜ਼ਨ ਹੈ।

ਬ੍ਰੈਂਪਟਨ ਨੂੰ ਕਨੈਕਟੀਵਿਟੀ (Connectivity) ਸ਼੍ਰੇਣੀ ਵਿੱਚ ਪਹਿਲਾ ਅਤੇ ਬਿਜਨੇਸ ਫ੍ਰੈਂਡਲੀਨੈਸ (Business Friendliness) ਲਈ ਟੋਪ 10 ਰੈਂਕ ਦਿੱਤਾ ਗਿਆ ਹੈ, ਕੁੱਲ ਮਿਲਾ ਕੇ ਇਸਦੀ ਅੱਠਵੀਂ ਪੇਂਜੀਸ਼ਨ ਹੈ। ਬ੍ਰੈਂਪਟਨ ਨੂੰ ਅਮਰੀਕਾ ਦੇ 218 ਸ਼ਹਿਰਾਂ ਵਿੱਚੋਂ ਰੈਂਕ ਦਿੱਤਾ ਗਿਆ ਹੈ।

29 ਮਈ ਨੂੰ, ਬ੍ਰੈਂਪਟਨ ਦੇ ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ ਆਫਿਸ (Economic Development and Culture Office) ਨੇ ਪੂਰੀ ਦੁਨੀਆਂ ਵਿੱਚ ਵੱਧ ਮਜ਼ਬੂਤ ਆਰਥਿਕ ਸਬੰਧਾਂ ਦਾ ਨਿਰਮਾਣ ਕਰਕੇ [ਬ੍ਰੈਂਪਟਨ ਵਿੱਚ ਨੌਕਰੀਆਂ ਅਤੇ ਵਿਕਾਸ ਵਿੱਚ ਵਾਧਾ ਕਰਨ ਲਈ ਕਦਮ-ਦਰ-ਕਦਮ ਯੋਜਨਾ \(a step-by-step plan to increase jobs and growth in Brampton\)](#) ਦੀ ਸ਼ੁਰੂਆਤ ਕੀਤੀ ਸੀ। ਇਸਦਾ ਟੀਚਾ ਦੁਨੀਆਂ ਨੂੰ ਇਹ ਦਿਖਾਉਣਾ ਹੈ ਕਿ ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ।

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਬ੍ਰੈਂਪਟਨ ਨੂੰ ਐਫ.ਡੀ.ਈ. ਇੰਟੈਲੀਜੈਂਸ ਤੋਂ ਮਾਨਤਾ ਮਿਲੀ ਹੈ। ਰੈਂਕਿੰਗਸ ਹਰ ਦੋ ਸਾਲਾਂ ਵਿੱਚ ਨਵਿਆਈਆਂ ਜਾਂਦੀਆਂ ਹਨ, ਅਤੇ ਪਿਛਲੇ ਅੱਠ ਸਾਲਾਂ ਤੋਂ, ਬ੍ਰੈਂਪਟਨ ਲਗਾਤਾਰ ਬਿਜਨੇਸ ਫ੍ਰੈਂਡਲੀਨੈਸ, ਸਿਟੀ ਆਫ ਫਿਊਚਰ, ਇੰਫਰਾਸਟਰਕਚਰ ਅਤੇ ਕਨੈਕਟੀਵਿਟੀ ਜਿਹੀਆਂ ਸ਼੍ਰੇਣੀਆਂ ਵਿੱਚ ਜੇਤੂ ਜਾਂ ਲਗਭਗ ਟੋਪ ਤੇ ਰਿਹਾ ਹੈ।

### ਹਵਾਲੇ

“ਇਹ ਅਵਾਰਡ ਸਰਬੋਤਮ ਸ਼ਹਿਰ ਅਤੇ ਨਿਵੇਸ਼ ਕਰਨ ਲਈ ਗਲੋਬਲ ਕਾਰੋਬਾਰੀਆਂ ਲਈ ਮੁੱਖ ਸਥਾਨ ਦੇ ਤੌਰ ਤੇ ਬ੍ਰੈਂਪਟਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਂਦੇ ਹਨ। ਸਾਡਾ ਫੋਕਸ ਇਸ ਪ੍ਰਕਾਰ ਦੀਆਂ ਸੰਪਤੀਆਂ ਦਾ ਨਿਰਮਾਣ ਕਰਨ ਤੇ ਹੈ, ਜੋ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਗਲੋਬਲ ਨਿਵੇਸ਼ ਭਾਈਚਾਰੇ ਵਿੱਚ ਮੁਕਾਬਲਾ ਕਰਨ ਲਈ ਸਿਟੀ ਦੀਆਂ ਸਮਰਥਤਾਵਾਂ ਅਤੇ ਸਥਿਤੀਆਂ ਦਾ ਲਾਭ ਲੈਣ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਇਹ ਘੋਸ਼ਣਾ ਗਲੋਬਲ ਮਾਰਕੀਟ ਵਿੱਚ ਸਾਡੇ ਆਕਰਸ਼ਣ ਨੂੰ ਵਧਾਉਣ ਲਈ ਸਾਡੀ ਨਵੀਂ ਕਾਰਜਨੀਤੀ ਦੇ ਅਨੁਸਾਰ ਹੈ। ਇਹ ਸਿਰਫ ਸਾਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗੀ ਕਿ ਬ੍ਰੈਂਪਟਨ ਨੇ ਕਾਰੋਬਾਰ ਕਰਨ ਲਈ ਇੱਕ ਮੁਕਾਬਲੇਦਾਰ ਅਤੇ ਆਕਰਸ਼ਕ ਥਾਂ ਦੇ ਤੌਰ ਤੇ ਤਰੱਕੀ ਕੀਤੀ ਹੈ।”

- ਰੀਜਨਲ ਕਾਉਂਸਲਰ ਗੁਰਪ੍ਰੀਤ ਐਸ. ਢਿੱਲੋਂ (Gurpreet S. Dhillon), ਚੇਅਰ ਆਫ ਇਕੋਨੋਮਿਕ ਡੈਵਲੋਪਮੈਂਟ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ – ਸਿਟੀ ਆਫ ਬ੍ਰੈਂਪਟਨ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)